

12 ਦਸੰਬਰ, 2018

## ਕਾਉਂਸਿਲ ਨੇ ਮੇਨ ਸਟ੍ਰੀਟ ਲਈ ਐਲ.ਆਰ.ਟੀ. ਰੂਟ ਨੂੰ ਮਨਜ਼ੂਰੀ ਦਿੱਤੀ, ਡਾਉਨਟਾਉਨ ਰੀਇਮੈਜਿਨਿਡ ਨੂੰ ਸਥਗਿਤ ਕੀਤਾ ਗਿਆ

ਬ੍ਰੈਂਪਟਨ, ਓਨਟਾਰੀਓ – ਅੱਜ ਕਾਉਂਸਿਲ ਨੇ ਬ੍ਰੈਂਪਟਨ ਟ੍ਰਾਂਜ਼ਿਟ ਨੈਟਵਰਕ ਪਲਾਨ (Brampton Transit Network Plan) ਦੇ ਭਾਗ ਦੇ ਤੌਰ ਤੇ ਮੇਨ ਸਟ੍ਰੀਟ ਲਈ ਲਾਈਟ ਰੇਲ ਟ੍ਰਾਂਜ਼ਿਟ (Light Rail Transit) (ਐਲ.ਆਰ.ਟੀ.) (LRT) ਨੂੰ ਤਰਜੀਹ ਦਿੰਦੇ ਹੋਏ ਮਨਜ਼ੂਰੀ ਦਿੱਤੀ ਅਤੇ ਡਾਉਨਟਾਉਨ ਰੀਇਮੈਜਿਨਿਡ (Downtown Reimagined) (ਡੀ.ਆਰ.) (DR) ਪ੍ਰੋਜੈਕਟ ਨੂੰ ਸਥਗਿਤ ਕਰ ਦਿੱਤਾ।

### ਐਲ.ਆਰ.ਟੀ. ਪ੍ਰਸਤਾਵ ਦੀਆਂ ਮੁੱਖ ਗੱਲਾਂ ਵਿੱਚ ਸ਼ਾਮਲ ਹਨ:

- ਬ੍ਰੈਂਪਟਨ ਐਲ.ਆਰ.ਟੀ. ਐਕਸਟੈਂਸ਼ਨ ਸਟਡੀ (Brampton LRT Extension Study) ਵਿੱਚ ਸੇਧ ਕਰਨਾ ਅਤੇ ਅਸਲ ਹੁਰੋਨਟੈਰੀਓ-ਮੇਨ ਐਲ.ਆਰ.ਟੀ. ਐਨਵਾਇਰਨਮੈਂਟਲ ਅਸੈਸਮੈਂਟ (Hurontario-Main LRT Environmental Assessment) ਵਿੱਚ ਕੋਈ ਵੀ ਲੋੜੀਂਦੇ ਅੱਪਡੇਟ ਕਰਨਾ, ਜਿਸ ਵਿੱਚ ਅੰਡਰਗ੍ਰਾਊਂਡ ਟਨਲਿੰਗ ਵਿਕਲਪ ਦਾ ਅਧਿਐਨ ਅਤੇ ਵਿਚਾਰ ਕਰਨਾ ਸ਼ਾਮਲ ਹਨ
- ਟੈਕਨੋਲੋਜੀ ਦੇ ਰੂਪ ਵਿੱਚ, ਕੈਨੇਡੀ ਰੋਡ (Kennedy Road) ਅਤੇ ਮੈਕਲੌਗਲਿਨ ਰੋਡ (McLaughlin Road) ਉਤੇ, ਬੱਸ ਰੈਪਿਡ ਟ੍ਰਾਂਜ਼ਿਟ (ਬੀ.ਆਰ.ਟੀ.) (Bus Rapid Transit) (BRT) ਵਰਤਣਾ ਅਤੇ ਉਹਨਾਂ ਅਲਾਈਨਮੈਂਟਾਂ ਦਾ ਉੱਤਰ ਅਤੇ/ਜਾਂ ਦੱਖਣ ਦੋਵਾਂ ਵੱਲ ਅੱਗੇ ਵਿਸਤਾਰ ਕਰਨ ਤੇ ਵਿਚਾਰ ਕਰਨਾ
- ਮੇਨ ਸਟ੍ਰੀਟ (Main Street) ਤੇ ਬ੍ਰੈਂਪਟਨ ਗੋ ਸਟੇਸ਼ਨ (Brampton GO Station) ਤੋਂ ਮੇਫੀਲਡ ਰੋਡ (Mayfield Road) ਤੱਕ ਰੈਪਿਡ ਟ੍ਰਾਂਜ਼ਿਟ ਵਿਕਲਪਾਂ ਦਾ ਅਧਿਐਨ ਕਰਨਾ, ਜਿਵੇਂ ਟ੍ਰਾਂਸਪੋਰਟੇਸ਼ਨ ਐਂਡ ਟ੍ਰਾਂਜ਼ਿਟ ਮਾਸਟਰ ਪਲਾਨ (ਟੀ.ਟੀ.ਐਮ.ਪੀ.) (Transportation and Transit Master Plan) (TTMP) ਵਿੱਚ ਵਿਚਾਰ ਕੀਤਾ ਗਿਆ ਹੈ
- ਡਾਉਨਟਾਉਨ ਮੋਬਿਲਿਟੀ ਹਬ (Mobility Hub) ਨੂੰ ਲਾਗੂ ਕਰਨ ਦੀ ਕਾਰਜਨੀਤੀ ਦਾ ਵਰਣਨ ਪੇਸ਼ ਕਰਨਾ

### ਡੀ.ਆਰ. (DR) ਪ੍ਰੋਜੈਕਟ ਨੂੰ ਕਈ ਕਾਰਨਾਂ ਕਰਕੇ ਸਥਗਿਤ ਕੀਤਾ ਗਿਆ ਹੈ, ਜਿਹਨਾਂ ਵਿੱਚ ਸ਼ਾਮਲ ਹਨ:

- ਟੈਂਡਰ ਦੀ ਲਾਗਤ, ਅਨੁਮਾਨਿਤ ਲਾਗਤ ਤੋਂ ਕਾਫੀ ਵੱਧ ਹੈ
- ਉਪਯੋਗਿਤਾਵਾਂ ਦੀ ਲਾਗਤ ਅਤੇ ਅੰਡਰਗ੍ਰਾਊਂਡ ਚੈਨਲ ਵਿੱਚ ਅਨਿਸ਼ਚਿਤਤਾਵਾਂ
- ਡਾਉਨਟਾਉਨ ਕੋਰ ਵਿੱਚ ਵਿਕਾਸ ਯੋਜਨਾ ਸਬੰਧੀ ਨਵੇਂ ਮੌਕੇ
- ਯੂਨੀਵਰਸਿਟੀ ਲਈ ਸੁਬਾਈ ਫੰਡਿੰਗ ਰੱਦ ਹੋਣ ਦੇ ਨਤੀਜੇ ਵਜੋਂ, ਡਾਉਨਟਾਉਨ ਕੋਰ ਦੇ ਪ੍ਰੋਜੈਕਟਾਂ ਵਿੱਚ ਸੰਸ਼ੋਧਨ ਕੀਤਾ ਗਿਆ ਹੈ
- ਕਾਉਂਸਿਲ ਦੇ ਪਹਿਲੇ ਫ਼ੈਸਲੇ ਦੇ ਮੁਤਾਬਕ, ਡੀ.ਆਰ. ਦੇ ਮੌਜੂਦਾ ਡਿਜ਼ਾਈਨ ਵਿੱਚ ਐਲ.ਆਰ.ਟੀ. ਦਾ ਮੇਨ ਸਟ੍ਰੀਟ ਵਾਲਾ ਰੂਟ ਸ਼ਾਮਲ ਨਹੀਂ ਹੈ

ਮੇਅਰ ਪੈਟਰਿਕ ਬ੍ਰਾਊਨ (Patrick Brown) ਨੇ ਕਿਹਾ, “ਮੈਨੂੰ ਖੁਸ਼ੀ ਹੈ ਕਿ ਕਾਉਂਸਿਲ, ਸਾਡੇ ਟੈਕਸਪੇਅਰਸ ਦੇ ਪੈਸੇ ਦਾ ਮੁੱਲ ਮੁਹੱਈਆ ਕਰਨ ਵਿੱਚ ਆਪਣੇ ਫ਼ੈਸਲੇ ਵਿੱਚ ਇੱਕਜੁੱਟ ਸੀ।” ਉਹਨਾਂ ਨੇ ਅੱਗੇ ਕਿਹਾ, “2040 ਵਿਜ਼ਨ (2040 Vision) ਵਿੱਚ ਵਰਣਨ ਕੀਤੇ ਬ੍ਰੈਂਪਟਨ ਲਈ ਸਾਡੇ ਸੰਯੁਕਤ ਟੀਚੇ ਵਿੱਚ ਇੱਕ ਆਧੁਨਿਕ ਅਤੇ ਪ੍ਰਭਾਵੀ ਐਲ.ਆਰ.ਟੀ. (LRT) ਸ਼ਾਮਲ ਹੈ। ਇਹ ਇਸਨੂੰ ਯਕੀਨੀ ਬਣਾਉਣ ਵਿੱਚ ਮਦਦ ਕਰੇਗਾ ਕਿ ਬ੍ਰੈਂਪਟਨ, ਜੀ.ਟੀ.ਏ. (GTA) ਖੇਤਰ ਵਿੱਚ ਨਿਵੇਸ਼ ਕਰਨ ਦੀ ਇੱਛਾ ਰੱਖਣ ਵਾਲੇ ਰਾਸ਼ਟਰੀ ਅਤੇ ਗਲੋਬਲ ਸੰਗਠਨਾਂ ਤੋਂ ਭਵਿੱਖ ਵਿੱਚ ਵਿੱਤੀ ਨਿਵੇਸ਼ ਨੂੰ ਆਕਰਸ਼ਿਤ ਕਰ ਸਕਦਾ ਹੈ – ਜਿਸਦੀ ਸਾਨੂੰ ਖੁਸ਼ਹਾਲ ਬ੍ਰੈਂਪਟਨ ਲਈ ਲੋੜ ਹੈ। ਡਾਉਨਟਾਉਨ ਰੀਇਮੈਜਿਨਿਡ ਨੂੰ ਰੋਕ ਕੇ, ਅਸੀਂ ਇਹ ਯਕੀਨੀ ਬਣਾਵਾਂਗੇ ਕਿ ਅਸੀਂ ਪਹਿਲੀ ਵਾਰ ਵਿੱਚ ਹੀ ਇਸਨੂੰ ਸਹੀ ਕੀਤਾ ਹੈ ਅਤੇ ਪ੍ਰਭਾਵੀ ਅਤੇ ਜ਼ਿੰਮੇਵਾਰ ਢੰਗ ਨਾਲ ਅੱਗੇ ਵਧਾਂਗੇ।”

ਸਿਟੀ ਆਫ ਬ੍ਰੈਂਪਟਨ ਦੇ ਚੀਫ ਐਡਮਿਨਿਸਟ੍ਰੇਟਿਵ ਆਫ਼ਸਰ, ਹੈਰੀ ਸ਼ਲੈਂਗ ਨੇ ਕਿਹਾ, “ਇਹ ਸਾਡੇ ਕੋਲ ਉਹਨਾਂ ਸਾਰੇ ਪ੍ਰੋਜੈਕਟਾਂ ਦਾ ਮੁਲਾਂਕਣ ਕਰਨ ਦਾ ਵਧੀਆ ਮੌਕਾ ਹੈ, ਜੋ ਡਾਉਨਟਾਉਨ ਵਿੱਚ ਯੋਜਨਾਬੱਧ ਹਨ।” ਉਹਨਾਂ ਨੇ ਅੱਗੇ ਕਿਹਾ, “ਅਸੀਂ ਕੁਝ ਆਗਾਮੀ ਪਹਿਲਕਦਮੀਆਂ ਦੇ ਨਾਲ ਗਤੀ ਨੂੰ ਕਾਇਮ ਰੱਖ ਰਹੇ ਹਾਂ। ਹੁਣ ਅਸੀਂ ਸਾਡੇ ਡਾਉਨਟਾਉਨ ਨੂੰ ਪੁਨਰਜੀਵਿਤ ਕਰਨ ਦੇ ਪ੍ਰਤੀ ਸਾਡੀ ਵਚਨਬੱਧਤਾ ਦੇ ਸਮੁੱਚੇ ਦ੍ਰਿਸ਼ਟੀਕੋਣ ਦੀ ਯੋਜਨਾ ਬਣਾਉਣ ਵਿੱਚ ਵੱਧ ਸਮਰੱਥ ਹਾਂ।”

ਕੁਝ ਭਵਿੱਖੀ ਪਹਿਲਕਦਮੀਆਂ ਵਿੱਚ ਸ਼ਾਮਲ ਹਨ, ਡਾਉਨਟਾਉਨ ਟ੍ਰਾਂਜ਼ਿਟ ਟਰਮੀਨਲ ਅਤੇ ਹੈਰੀਟੇਜ ਥੀਏਟਰ ਬਲੌਕ (Heritage Theatre Block) ਅਤੇ ਸੈਂਟਰ ਫਾਰ ਸਾਈਬਰ ਸਿਕਿਓਰਿਟੀ (Centre for Cyber Security) ਦਾ ਸੰਭਾਵੀ ਪੁਨਰ ਵਿਕਾਸ।

### ਮੌਜੂਦਾ ਪਹਿਲਕਦਮੀਆਂ ਵਿੱਚ ਸ਼ਾਮਲ ਹਨ:

- [ਸੈਂਟਰ ਫਾਰ ਇਨੋਵੇਸ਼ਨ \(Centre for Innovation\)](#)

- [ਦ ਚੈਂਗ ਸਕੂਲ ਆਫ ਕੰਟੀਨਿਊਿੰਗ ਐਜੂਕੇਸ਼ਨ \(The Chang School of Continuing Education\) \(ਜਨਵਰੀ 2019 ਤੋਂ ਸ਼ੁਰੂ ਕਰਦੇ ਹੋਏ ਸਾਈਬਰ ਸਿਕਿਓਰਿਟੀ ਦੇ ਦੋ ਕੋਰਸ\)](#) (two courses on cyber security starting January 2019))
- [ਇੱਕ ਨਵਾਂ ਪਾਇਲਟ ਇਨਕਿਓਬੇਟਰ ਹਬ \(A new pilot incubator hub\) \(ਬਸੰਤ 2019 ਵਿੱਚ ਖੁੱਲ੍ਹਣ ਦੀ ਉਮੀਦ\) \(expected to open Spring 2019\)](#)
- [ਅਲਗੋਮਾ ਯੂਨੀਵਰਸਿਟੀ ਦਾ ਵਿਸਤਾਰ \(Expansion of Algoma University\)](#)

-30-

**ਬ੍ਰੈਂਪਟਨ ਵੱਡਾ ਸੋਚ ਰਿਹਾ ਹੈ।** ਅਸੀਂ ਪੂਰੀ ਇਕਾਗਰਤਾ ਦੇ ਨਾਲ ਭਵਿੱਖ ਲਈ ਤਿਆਰ ਸੰਗਠਨ ਹਾਂ। ਅਸੀਂ ਜਾਣਦੇ ਹਾਂ ਕਿ ਸਾਡੇ ਭਾਈਚਾਰੇ ਵਿੱਚ ਵਾਧਾ, ਨੌਜਵਾਨ ਅਤੇ ਵਿਵਿਧਤਾ ਸਾਨੂੰ ਵੱਖਰਾ ਬਣਾਉਂਦੇ ਹਨ। ਨਿਵੇਸ਼ ਨੂੰ ਉਤਸ਼ਾਹਿਤ ਕਰਦੇ ਹੋਏ ਅਤੇ ਆਪਣੀ ਵਿਸ਼ਵ-ਵਿਆਪੀ ਸਫਲਤਾ ਨੂੰ ਅੱਗੇ ਵਧਾਉਂਦੇ ਹੋਏ, ਅਸੀਂ ਕੈਨੇਡਾ ਦੇ ਨਵੀਨਤਾਕਾਰੀ ਸੁਪਰ ਲਾਂਘੇ ਦੇ ਕੇਂਦਰ ਵਿੱਚ ਸਥਿਤ ਹਾਂ। ਅਸੀਂ ਜੋਸ਼ੀਲੇ ਸ਼ਹਿਰੀ ਕੇਂਦਰਾਂ ਦਾ ਨਿਰਮਾਣ ਕਰ ਰਹੇ ਹਾਂ ਜੋ ਮੌਕੇ ਪੈਦਾ ਕਰਦੇ ਹਨ ਅਤੇ ਇੱਥੇ ਰਹਿਣ ਅਤੇ ਕੰਮ ਕਰਨ ਵਾਲੇ ਲੋਕਾਂ ਵਿੱਚ ਮਾਣ ਭਰਦੇ ਹਨ। ਅਜਿਹਾ ਜੁੜਿਆ ਹੋਇਆ ਸ਼ਹਿਰ ਬਣਨ ਲਈ ਬ੍ਰੈਂਪਟਨ ਨੂੰ ਅੱਗੇ ਲਿਜਾ ਰਹੇ ਹਾਂ, ਜੋ ਸਭ ਨੂੰ ਸ਼ਾਮਲ ਕਰਨ ਵਾਲਾ, ਬੇਬਾਕ ਅਤੇ ਨਵੀਨਤਾਕਾਰੀ ਹੋਵੇ। ਸਾਨੂੰ [Twitter](#), [Facebook](#) ਅਤੇ [Instagram](#) 'ਤੇ ਫਾਲੋ ਕਰੋ। [www.brampton.ca](http://www.brampton.ca) 'ਤੇ ਹੋਰ ਜਾਣੋ।

### ਮੀਡੀਆ ਸੰਪਰਕ

ਮੋਨਿਕਾ ਦੁੱਗਲ (Monika Duggal)  
ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ  
ਸਟ੍ਰੈਟਜਿਕ ਕਮਿਊਨਿਕੇਸ਼ਨ  
ਸਿਟੀ ਆਫ ਬ੍ਰੈਂਪਟਨ  
905-874-3426 | [Monika.Duggal@brampton.ca](mailto:Monika.Duggal@brampton.ca)